

OTA

ਹੁਣ ਤੁਹਾਡੇ ਕੋਲ ਆਪਣੀ ਕੋਵਿਡ-19 (COVID-19) ਵੈਕਸੀਨ ਲਗਵਾਉਣ ਦਾ ਵਿਕਲਪ ਹੈ

ਰੀਜਨ ਆਫ ਪੀਲ (Region of Peel), ਵੀਕੈਂਡ ਟ੍ਰਾਂਸਪੋਰਟੇਸ਼ਨ ਕਲੀਨਿਕ (Transportation Clinic) ਦੇ ਦੁਆਰਾ ਟਰੱਕ ਡ੍ਰਾਈਵਰਾਂ ਦੀ ਹਿਮਾਇਤ ਕਰੇਗਾ।

ਇਹ ਕਲੀਨਿਕ **17 ਜੁਲਾਈ ਅਤੇ 18 ਜੁਲਾਈ ਨੂੰ** [International Centre](#), (6900 ਏਅਰਪੋਰਟ ਰੋਡ) ਵਿਖੇ ਲੱਗੇਗਾ ਅਤੇ ਦੁਪਹਿਰ ਬਾਅਦ **1 ਵਜੇ ਤੋਂ ਰਾਤ 8 ਵਜੇ ਤੱਕ** ਚੱਲੇਗਾ।

ਇਸ ਵਾਸਤੇ ਮੁਲਾਕਾਤਾਂ, [Peel website](#) ਦੇ ਦੁਆਰਾ ਜਾਂ ਰੀਜਨ ਆਫ ਪੀਲ ਨੂੰ, **ਹਫ਼ਤੇ ਵਿੱਚ 7 ਦਿਨ, ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ, 905-791-5202** ਤੇ ਫੋਨ ਕਰਕੇ ਬੁੱਕ ਕੀਤੀਆਂ ਜਾ ਸਕਦੀਆਂ ਹਨ।

ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਤੁਸੀਂ ਮੁਲਾਕਾਤ ਬੁੱਕ ਕਰਵਾ ਲਵੋ ਕਿਉਂਕਿ ਪਹਿਲੀਆਂ ਖੁਰਾਕਾਂ ਲਈ, ਬਿਨਾਂ ਮੁਲਾਕਾਤ ਬੁੱਕ ਕੀਤੇ ਆਉਣ ਲਈ ਸੀਮਿਤ ਸੰਖਿਆ ਵਿੱਚ ਥਾਵਾਂ ਹੋਣਗੀਆਂ।

ਸਾਨੂੰ ਆਸ ਹੈ ਕਿ ਅਜੇ ਤੱਕ ਜਿਹਨਾਂ ਵਿਅਕਤੀਆਂ ਨੇ ਆਪਣੀ ਪਹਿਲੀ ਜਾਂ ਦੂਜੀ ਖੁਰਾਕ ਨਹੀਂ ਲਗਵਾਈ ਹੈ, ਉਹ ਵੈਕਸੀਨ ਲਗਵਾਉਣ ਵਾਸਤੇ ਇਸ ਮੌਕੇ ਦਾ ਫਾਇਦਾ ਜ਼ਰੂਰ ਲੈਣਗੇ। ਅਸੀਂ ਜਾਣਦੇ ਹਾਂ ਕਿ ਸਾਨੂੰ, ਕੋਵਿਡ-19 ਤੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਸੁਰੱਖਿਅਤ ਰੱਖਣ ਵਾਸਤੇ ਵੈਕਸੀਨ ਲਗਵਾਉਣ ਦੇ ਮਹੱਤਵ ਬਾਰੇ ਤੁਹਾਨੂੰ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈ।

GENERIC

ਹੁਣ ਤੁਹਾਡੇ ਕੋਲ ਆਪਣੀ ਕੋਵਿਡ-19 ਵੈਕਸੀਨ ਲਗਵਾਉਣ ਦਾ ਵਿਕਲਪ ਹੈ

ਰੀਜਨ ਆਫ ਪੀਲ, **17 ਜੁਲਾਈ ਅਤੇ 18 ਜੁਲਾਈ ਨੂੰ** ਵੀਕੈਂਡ ਟ੍ਰਾਂਸਪੋਰਟੇਸ਼ਨ ਕਲੀਨਿਕ ਦਾ ਆਯੋਜਨ ਕਰ ਰਿਹਾ ਹੈ।

ਇਹ ਕਲੀਨਿਕ, ਟਰੱਕ, ਟੈਕਸੀ ਅਤੇ ਬੱਸ ਇੰਡਸਟ੍ਰੀਜ਼, ਕੇਰੀਅਰ ਸੇਵਾਵਾਂ ਦੇ ਕਰਮਚਾਰੀਆਂ ਦੇ ਨਾਲ-ਨਾਲ, UBER ਡ੍ਰਾਈਵਰਾਂ ਲਈ ਖੁੱਲੇਗਾ, ਜੋ ਵੈਕਸੀਨ ਦੀਆਂ ਆਪਣੀਆਂ ਪਹਿਲੀਆਂ ਅਤੇ ਦੂਜੀਆਂ ਖੁਰਾਕਾਂ ਲਈ ਯੋਗ ਹਨ।

ਇਹ ਕਲੀਨਿਕ [International Centre](#), (6900 ਏਅਰਪੋਰਟ ਰੋਡ) ਵਿਖੇ ਲੱਗੇਗਾ ਅਤੇ ਦੁਪਹਿਰ ਬਾਅਦ **1 ਵਜੇ ਤੋਂ ਰਾਤ 8 ਵਜੇ ਤੱਕ** ਚੱਲੇਗਾ।

ਇਸ ਵਾਸਤੇ ਮੁਲਾਕਾਤਾਂ, [Peel website](#) ਦੇ ਦੁਆਰਾ ਜਾਂ ਰੀਜਨ ਆਫ ਪੀਲ ਨੂੰ, **ਹਫ਼ਤੇ ਵਿੱਚ 7 ਦਿਨ, ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ, 905-791-5202** ਤੇ ਫੋਨ ਕਰਕੇ ਬੁੱਕ ਕੀਤੀਆਂ ਜਾ ਸਕਦੀਆਂ ਹਨ।

ਮੁਲਾਕਾਤ ਬੁੱਕ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਪਹਿਲੀਆਂ ਖੁਰਾਕਾਂ ਲਈ, ਬਿਨਾਂ ਮੁਲਾਕਾਤ ਬੁੱਕ ਕੀਤੇ ਆਉਣ ਲਈ ਸੀਮਿਤ ਸੰਖਿਆ ਵਿੱਚ ਥਾਵਾਂ ਹੋਣਗੀਆਂ।

ਸਾਨੂੰ ਆਸ ਹੈ ਕਿ ਜ਼ਰੂਰੀ ਕਾਮਿਆਂ ਵਜੋਂ, ਅਜੇ ਤੱਕ ਜਿਹਨਾਂ ਵਿਅਕਤੀਆਂ ਨੇ ਆਪਣੀ ਪਹਿਲੀ ਜਾਂ ਦੂਜੀ ਖੁਰਾਕ ਨਹੀਂ ਲਗਵਾਈ ਹੈ, ਉਹ ਵੈਕਸੀਨ ਲਗਵਾਉਣ ਵਾਸਤੇ ਇਸ ਮੌਕੇ ਦਾ ਫਾਇਦਾ ਜ਼ਰੂਰ ਲੈਣਗੇ। ਅਸੀਂ ਜਾਣਦੇ ਹਾਂ ਕਿ ਸਾਨੂੰ, ਕੋਵਿਡ-19 ਤੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਸੁਰੱਖਿਅਤ ਰੱਖਣ ਵਾਸਤੇ ਵੈਕਸੀਨ ਲਗਵਾਉਣ ਦੇ ਮਹੱਤਵ ਬਾਰੇ ਤੁਹਾਨੂੰ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈ।